

ਤਕਰਾਰ ਵਾਲੇ ਸੰਬੰਧਾਂ ਵਿਚ ਸੇਫਟੀ ਅਤੇ ਤੰਦਰੁਸਤੀ ਸੇਫਟੀ ਦੀ ਪਲੈਨ ਤਿਆਰ ਕਰਨਾ

ਜੇ ਤੁਸੀਂ ਡਰਾਏ ਗਏ ਮਹਿਸੂਸ ਕਰਦੇ ਹੋ (ਸਰੀਰਕ, ਜਜ਼ਬਾਤੀ ਤੌਰ 'ਤੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ), ਜਾਂ ਜੇ ਤੁਸੀਂ ਇਹ ਯਕੀਨ ਕਰਦੇ ਹੋ ਕਿ ਤੁਹਾਡਾ ਸੰਬੰਧ ਬੁਰੇ ਵਰਤਾਉ ਵਾਲਾ ਜਾਂ ਨੁਕਸਾਨਦੇਹ ਹੈ ਤਾਂ ਸੇਫਟੀ ਦੀ ਪਲੈਨ ਤਿਆਰ ਕਰਨਾ ਮਦਦ ਕਰਨ ਵਾਲਾ ਹੋ ਸਕਦਾ ਹੈ।

ਜਿਹੜੇ ਪਾਰਟਨਰ ਕਿਸੇ ਵੀ ਤਰੀਕੇ ਨਾਲ ਬੁਰਾ ਵਰਤਾਉ ਕਰਦੇ ਹਨ, ਉਹ ਸਰੀਰਕ ਬੁਰਾ ਵਰਤਾਉ ਕਰਨ ਵਾਲੇ ਬਣ ਸਕਦੇ ਹਨ, ਖਾਸ ਕਰਕੇ ਜੇ ਉਹ ਇਹ ਮਹਿਸੂਸ ਕਰਨ ਕਿ ਉਨ੍ਹਾਂ ਦਾ ਕੰਟਰੋਲ ਖਤਮ ਹੋ ਰਿਹਾ ਹੈ। ਇਸ ਕਰਕੇ ਹੀ ਬੁਰੇ ਵਰਤਾਉ ਵਾਲੇ ਸੰਬੰਧਾਂ ਨੂੰ ਖਤਮ ਕਰਨਾ, ਰਿਸ਼ਤੇ ਵਿਚ ਸਭ ਤੋਂ ਖਤਰਨਾਕ ਸਮਾਂ ਹੁੰਦਾ ਹੈ।

ਸੇਫਟੀ ਦੀ ਪਲੈਨ “ਬਚ ਨਿਕਲਣ” ਦੀ ਪਲੈਨ ਵਜੋਂ ਤਿਆਰ ਕੀਤੀ ਜਾ ਸਕਦੀ ਹੈ – ਪਰਿਵਾਰਕ ਹਿੰਸਾ ਦੇ ਆਪਣੇ ਸੰਬੰਧਾਂ ਨੂੰ ਛੱਡ ਕੇ ਜਾਣ ਦਾ ਇਕ ਤਰੀਕਾ।

ਭਾਵੇਂ ਤੁਹਾਡੀ ਆਪਣੇ ਪਾਰਟਨਰ ਨਾਲ ਰਹਿਣ ਦੀ ਪਲੈਨ ਵੀ ਹੈ, ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਤੁਸੀਂ ਸੇਫਟੀ ਦੀ ਪਲੈਨ ਬਣਾਉਣ ਦੀ ਚੋਣ ਕਰ ਸਕਦੇ ਹੋ। ਸੇਫਟੀ ਵਿਚ ਸਰੀਰਕ ਸੇਫਟੀ ਦੇ ਨਾਲ ਨਾਲ, ਜਜ਼ਬਾਤੀ, ਮਾਨਸਿਕ, ਕਾਨੂੰਨੀ ਅਤੇ ਵਿੱਤੀ ਸੇਫਟੀ ਵੀ ਸ਼ਾਮਲ ਹੈ।

ਅਗਲੇ ਸਫਿਆਂ ਉੱਪਰ ਤੁਸੀਂ ਅਜਿਹੀਆਂ ਚੀਜ਼ਾਂ ਦੇਖੋਗੇ ਜਿਹੜੀਆਂ ਤੁਸੀਂ ਆਪਣੀ ਸੇਫਟੀ ਦੀ ਪਲੈਨ ਵਿਚ ਪਾਉਣ ਬਾਰੇ ਵਿਚਾਰ ਕਰ ਸਕਦੇ ਹੋ। ਆਪਣੀ ਸੇਫਟੀ ਦੀ ਪਲੈਨ ਤਿਆਰ ਕਰਨ ਲਈ ਤੁਸੀਂ ਕਿਸੇ ਕੌਂਸਲਰ, ਸੋਸ਼ਲ ਵਰਕਰ, ਵਕੀਲ, ਜਾਂ ਕਿਸੇ ਹੋਰ ਭਰੋਸੇਯੋਗ ਪੇਸ਼ਾਵਰ ਵਿਅਕਤੀ ਤੋਂ ਕੁਝ ਮਦਦ ਲੈਣਾ ਚਾਹੁੰਦੇ ਹੋ ਸਕਦੇ ਹੋ।

ਸੇਫਟੀ ਦੀ ਪਲੈਨ ਤਿਆਰ ਕਰਨ ਲਈ ਇਹ ਲਿੰਕ ਇਕ ਬਹੁਤ ਵਧੀਆ ਸ੍ਰੋਤ ਹੈ:

<https://www2.gov.bc.ca/assets/gov/law-crime-and-justice/criminal-justice/victims-of-crime-vs-info-for-professionals/training/creating-safety-plan.pdf>

ਕਿਸੇ ਐਮਰਜੈਂਸੀ ਵਿਚ:

ਕਰਾਈਸਿਸ ਸਰਵਿਸਿਜ਼ ਕੈਨੇਡਾ: 833-456-4566

ਵਿਕਟਿਮ ਲਿੰਕ: 800-563-0808

ਵਿਕਟਿਮ ਲਿੰਕ ਦਾ ਵੈੱਬਸਾਈਟ: www.victimlinkbc.ca

ਬੈਟਰਡ ਵਿਮਨਜ਼ ਸੁਪੋਰਟ ਸਰਵਿਸਿਜ਼: 604-697-1867 ਜਾਂ 855-687-1868 ਜਾਂ ਟੈਕਸਟ 604-652-1867

ਬੈਟਰਡ ਵਿਮਨਜ਼ ਸੁਪੋਰਟ ਸਰਵਿਸਿਜ਼ ਦਾ ਵੈੱਬਸਾਈਟ: <https://www.bwss.org/>

ਬੀ ਸੀ ਸੁਸਾਇਟੀ ਔਫ ਟ੍ਰਾਂਜ਼ੀਸ਼ਨ ਹਾਊਸਿਜ਼: <https://bcsth.ca/get-help-now/safe-shelters/>

ਐਮਰਜੈਂਸੀ ਸੇਵਾਵਾਂ: 911

ਐਮਰਜੈਂਸੀ ਪਲੈਨ

1. ਮਦਦ ਲਈ ਕਿਸੇ ਨਾਲ ਸੰਪਰਕ ਕਰਨਾ

ਕੀ ਤੁਹਾਡੇ ਕੋਲ ਫੋਨ ਤੱਕ ਪਹੁੰਚ ਹੈ?

ਜੇ ਨਹੀਂ ਤਾਂ ਤੁਸੀਂ ਐਮਰਜੈਂਸੀ ਸੰਪਰਕਾਂ ਨਾਲ ਸੰਪਰਕ ਕਿਵੇਂ ਕਰੋਗੇ?

ਜੇ ਤੁਹਾਡੇ ਕੋਲ ਹੈ ਤਾਂ ਕੀ ਤੁਸੀਂ ਐਮਰਜੈਂਸੀ ਸੰਪਰਕ ਆਪਣੇ ਫੋਨ ਵਿਚ ਪਾ ਸਕਦੇ ਹੋ?

ਐਮਰਜੈਂਸੀ ਵਿਚ ਆਪਣਾ ਫੋਨ ਨਾ ਲੈ ਸਕਣ ਜਾਂ ਫੋਨ ਨਾ ਵਰਤ ਸਕਣ ਦੀ ਸੂਰਤ ਲਈ ਸੰਪਰਕਾਂ ਦੀ ਲਿਸਟ ਆਪਣੇ ਫੋਨ ਤੋਂ ਵੱਖਰੀ ਰੱਖਣਾ ਵੀ ਚੰਗਾ ਹੈ।

ਕੁਝ ਲੋਕ ਐਮਰਜੈਂਸੀਆਂ ਦੀ ਸੂਰਤ ਲਈ ਵੱਖਰਾ ਫੋਨ ਰੱਖਦੇ ਹਨ। ਕੀ ਇਹ ਤੁਹਾਡੇ ਲਈ ਇਕ ਚੋਣ ਹੈ? ਜੇ ਸੰਭਵ ਹੋਵੇ ਤਾਂ ਘੱਟੋ ਘੱਟ 3 ਐਮਰਜੈਂਸੀ ਸਮਾਜਿਕ ਸੰਪਰਕ ਰੱਖੋ।

- ਇਹ ਸਮਾਜਿਕ ਸੰਪਰਕ ਦੋਸਤ, ਪਰਿਵਾਰ, ਕੰਮ 'ਤੇ ਸਾਥੀ, ਗੁਆਂਢ ਦੇ ਉਹ ਲੋਕ ਹਨ ਜਿਨ੍ਹਾਂ ਨੂੰ ਫੋਨ ਕਰਨ ਲਈ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ। ਇਕ ਨਾਲੋਂ ਜ਼ਿਆਦਾ ਸੰਪਰਕ ਹੋਣਾ ਮਦਦ ਕਰਨ ਵਾਲਾ ਹੈ ਕਿਉਂਕਿ ਲੋੜ ਪੈਣ 'ਤੇ ਲੋਕ ਸਦਾ ਉਪਲਬਧ ਨਹੀਂ ਹੁੰਦੇ।

ਉਨ੍ਹਾਂ ਨਾਲ ਸੰਪਰਕ ਕਰਨ ਦੀ ਜਾਣਕਾਰੀ ਕਿਸੇ ਅਜਿਹੀ ਥਾਂ ਰੱਖਣਾ ਇਕ ਚੰਗਾ ਖਿਆਲ ਹੈ ਜਿੱਥੇ ਇਹ ਐਮਰਜੈਂਸੀ ਵਿਚ ਸੌਖ ਨਾਲ ਪਹੁੰਚਯੋਗ ਹੋਵੇ। ਉਨ੍ਹਾਂ ਦੇ ਇਹ ਰੱਖੋ:

- ਨਾਂ
- ਫੋਨ ਨੰਬਰ
- ਈਮੇਲ ਐਡਰੈਸ
- ਘਰ ਦਾ ਐਡਰੈਸ
- ਕੰਮ ਦਾ ਐਡਰੈਸ

ਇਨ੍ਹਾਂ ਲੋਕਾਂ ਨੂੰ ਇਹ ਦੱਸਣਾ ਮਦਦ ਕਰਨ ਵਾਲਾ ਹੋ ਸਕਦਾ ਹੈ ਕਿ ਉਹ ਤੁਹਾਡੇ ਐਮਰਜੈਂਸੀ ਸੰਪਰਕ ਹਨ ਅਤੇ ਉਹ ਐਮਰਜੈਂਸੀ ਵਿਚ ਤੁਹਾਡੀ ਮਦਦ ਕਰਨ ਦੇ ਕਿਵੇਂ ਯੋਗ ਹੋ ਸਕਦੇ ਹਨ।

ਤੁਸੀਂ ਪੇਸ਼ਾਵਰ ਮਦਦਾਂ ਦੀ ਜਾਣਕਾਰੀ ਰੱਖਣ ਦੀ ਚੋਣ ਵੀ ਕਰ ਸਕਦੇ ਹੋ, ਜਿਵੇਂ ਕਿ:

- ਆਰ ਸੀ ਐੱਮ ਪੀ (ਪੁਲੀਸ)
- ਕਰਾਈਸਿਸ ਸੁਪੋਰਟ ਲਾਈਨਾਂ
- ਸੋਸ਼ਲ ਵਰਕਰ
- ਫੈਮਿਲੀ ਕੌਂਸਲਰ
- ਵਕੀਲ
- ਮਦਦ ਕਰਨ ਵਾਲੇ ਗਰੁੱਪ
- ਸ਼ੈਲਟਰਜ਼

2. ਪੈਸਿਆਂ ਤੱਕ ਪਹੁੰਚ ਹੋਣਾ

ਜਦੋਂ ਤੁਸੀਂ ਛੱਡ ਕੇ ਜਾਂਦੇ ਹੋ (ਭਾਵੇਂ ਤੁਸੀਂ ਸਿਰਫ ਥੋੜ੍ਹੇ ਸਮੇਂ ਲਈ ਹੀ ਜਾਣ ਦੀ ਪਲੈਨ ਬਣਾਈ ਹੋਵੇ) ਤੁਹਾਨੂੰ ਕੁਝ ਪੈਸਿਆਂ ਦੀ ਲੋੜ ਪਵੇਗੀ। ਉਨ੍ਹਾਂ ਚੀਜ਼ਾਂ ਬਾਰੇ ਵਿਚਾਰ ਕਰੋ ਜਿਨ੍ਹਾਂ ਲਈ ਤੁਹਾਨੂੰ ਪੈਸਿਆਂ ਦੀ ਲੋੜ ਪੈ ਸਕਦੀ ਹੈ:

- ਟ੍ਰਾਂਸਪੋਰਟ (ਗੈਸ, ਪਬਲਿਕ ਟ੍ਰਾਂਸਪੋਰਟ, ਟੈਕਸੀ, ਊਬਰ)
- ਰਿਹਾਇਸ਼
- ਖਾਣਾ
- ਬੱਚਿਆਂ ਜਾਂ ਬੇਬੀ ਦੀਆਂ ਲੋੜਾਂ (ਫਾਰਮੂਲਾ, ਡਾਇਪਰ, ਕੱਪੜੇ)
- ਫੋਨ ਕਰੈਡਿਟ
- ਦਵਾਈਆਂ
- ਕਾਨੂੰਨੀ ਸਲਾਹ

ਕੀ ਤੁਹਾਡੀ ਬੈਂਕ ਅਕਾਊਂਟ ਤੱਕ ਪਹੁੰਚ ਹੈ?

ਕੀ ਹੋਵੇਗਾ ਜੇ ਤੁਹਾਡਾ ਪਾਰਟਨਰ ਤੁਹਾਡਾ ਅਕਾਊਂਟ ਫਰੀਜ਼ ਕਰ ਦਿੰਦਾ ਹੈ ਜਾਂ ਸਾਰੇ ਪੈਸੇ ਕਢਾ ਲੈਂਦਾ ਹੈ? ਕੀ ਤੁਹਾਡੇ ਕੋਲ ਕੋਈ ਬੈਂਕ ਅਕਾਊਂਟ ਹੈ ਜਿਹੜਾ ਸਿਰਫ ਤੁਹਾਡੇ ਨਾਂ 'ਤੇ ਹੈ?

ਕੀ ਤੁਹਾਡੇ ਕੋਲ ਕੁਝ ਨਗਦੀ ਹੈ ਜਿਹੜੀ ਤੁਸੀਂ ਕਿਸੇ ਐਮਰਜੈਂਸੀ ਵਿਚ ਵਰਤ ਸਕਦੇ ਹੋ?

- ਤੁਹਾਨੂੰ ਕਿੰਨੇ ਪੈਸਿਆਂ ਦੀ ਲੋੜ ਪਵੇਗੀ ਇਹ ਇਸ ਚੀਜ਼ 'ਤੇ ਨਿਰਭਰ ਕਰੇਗਾ ਕਿ ਤੁਹਾਡੀ ਕਿੱਥੇ ਰਹਿਣ ਦੀ ਪਲੈਨ ਹੈ, ਤੁਸੀਂ ਉੱਥੇ ਕਿਵੇਂ ਜਾਣਾ ਹੈ, ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪੈ ਸਕਦੀ ਹੈ। ਇਹ ਫੈਸਲਾ ਕਰਨ ਲਈ ਕੁਝ ਸਮਾਂ ਲਾਉ ਕਿ ਤੁਹਾਨੂੰ ਕਿੰਨੇ ਪੈਸਿਆਂ ਦੀ ਲੋੜ ਪਵੇਗੀ ਅਤੇ ਕਿਸੇ ਐਮਰਜੈਂਸੀ ਵਿਚ ਇਨ੍ਹਾਂ ਪੈਸਿਆਂ ਤੱਕ ਤੁਹਾਡੀ ਕਿਵੇਂ ਪਹੁੰਚ ਹੋਵੇਗੀ।

3. ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਲਿਜਾਣ ਦੀ ਲੋੜ ਹੋ ਸਕਦੀ ਹੈ

ਜੇ ਤੁਸੀਂ ਛੇਤੀ ਨਾਲ ਜਾਂਦੇ ਹੋ ਤਾਂ ਤੁਹਾਨੂੰ ਬਿਨਾਂ ਕੋਈ ਚੀਜ਼ ਚੁੱਕੇ ਜਾਣਾ ਪੈ ਸਕਦਾ ਹੈ। ਜੇ ਤੁਹਾਡੇ ਕੋਲ ਪੈਕ ਕਰਨ ਲਈ ਕੁਝ ਸਮਾਂ ਹੋਵੇ, ਜਾਂ, ਜੇ ਜਾਣ ਤੋਂ ਬਾਅਦ ਤੁਸੀਂ ਘਰ ਵਿਚ ਫਿਰ ਆ ਸਕਣ ਦੇ ਕਾਬਲ ਹੋਵੋ ਤਾਂ ਇਹ ਕੁਝ ਚੀਜ਼ਾਂ ਹਨ ਜਿਹੜੀਆਂ ਮਹੱਤਵਪੂਰਨ ਹਨ:

- ਉਹ ਦਵਾਈਆਂ ਜਿਹੜੀਆਂ ਤੁਸੀਂ ਲੈਂਦੇ ਹੋ
- ਬਟੂਆ/ਪਰਸ + ਬੈਂਕ ਦੇ ਕਾਰਡ ਅਤੇ ਆਈ ਡੀ
- ਪਾਸਪੋਰਟ
- ਕਾਨੂੰਨੀ ਪੇਪਰ (ਉਦਾਹਰਣ ਲਈ ਪੀ ਆਰ ਕਾਰਡ)
- ਮੋਬਾਇਲ ਫੋਨ
- ਫੋਨ ਚਾਰਜਰ
- ਪੜ੍ਹਨ/ਨਿਗ੍ਹਾ ਲਈ ਐਨਕਾਂ
- ਕੁਝ ਦਿਨਾਂ ਲਈ ਕੱਪੜੇ
- ਕੁਝ ਦਿਨਾਂ ਲਈ ਬੱਚਿਆਂ ਦੇ ਕੱਪੜੇ
- ਬੱਚਿਆਂ ਦੇ ਮਨਪਸੰਦ ਦਾ ਖਿਡੌਣਾ (ਖਿਡੌਣੇ)/ਕਿਤਾਬ

4. ਵਾਧੂ ਚੀਜ਼ਾਂ

ਜੇ ਤੁਸੀਂ ਇਹ ਚੁੱਕ ਸਕਦੇ ਹੋਵੋ ਤਾਂ ਵਧੀਆ ਹੈ, ਨਹੀਂ ਤਾਂ ਤੁਸੀਂ ਇਹ ਬਾਅਦ ਵਿਚ ਖਰੀਦ ਸਕਦੇ ਹੋ।

- ਸਰੀਰਕ ਸਫ਼ਾਈ ਲਈ ਚੀਜ਼ਾਂ (ਦੰਦਾਂ ਦਾ ਬੁਰਸ਼, ਸ਼ੈਂਪੂ, ਕੰਡੀਸ਼ਨਰ, ਸਾਬਣ, ਰੇਜ਼ਰ, ਡੀਓਡਰੈਂਟ)
- ਡਾਇਪਰ/ਨੈਪੀਜ਼
- ਬੇਬੀ ਬੋਤਲਾਂ
- ਬੇਬੀ ਫਾਰਮੂਲਾ
- ਬੇਬੀ ਅਤੇ ਬੱਚਿਆਂ ਦੇ ਕੱਪੜੇ

ਉਨ੍ਹਾਂ ਜ਼ਰੂਰੀ ਚੀਜ਼ਾਂ ਦੀ ਲਿਸਟ ਰੱਖਣਾ ਮਦਦ ਕਰਨ ਵਾਲਾ ਹੋ ਸਕਦਾ ਹੈ ਜਿਹੜੀਆਂ ਤੁਹਾਨੂੰ ਕਿਸੇ ਐਮਰਜੈਂਸੀ ਵਿਚ ਆਪਣੀ ਐਮਰਜੈਂਸੀ ਸੰਪਰਕ ਲਿਸਟ ਨਾਲ ਚੁੱਕਣ ਦੀ ਲੋੜ ਹੈ। ਸੰਕਟ ਵਿਚ ਮਹੱਤਵਪੂਰਨ ਚੀਜ਼ਾਂ ਬਾਰੇ ਸੋਚਣਾ ਔਖਾ ਹੋ ਸਕਦਾ ਹੈ।

5. ਤੁਸੀਂ ਕਿੱਥੇ ਜਾਉਗੇ?

ਉਨ੍ਹਾਂ ਕੁਝ ਥਾਂਵਾਂ ਦਾ ਪਹਿਲਾਂ ਹੀ ਪਤਾ ਹੋਣਾ ਜਿੱਥੇ ਤੁਸੀਂ ਐਮਰਜੈਂਸੀ ਵਿਚ ਜਾ ਸਕਦੇ ਹੋ ਬਹੁਤ ਮਦਦ ਕਰਨ ਵਾਲਾ ਹੋ ਸਕਦਾ ਹੈ। ਤੁਸੀਂ ਇਨ੍ਹਾਂ ਨਾਲ ਰਹਿਣ ਦੀ ਪਲੈਨ ਬਣਾ ਸਕਦੇ ਹੋ:

- ਦੋਸਤਾਂ ਜਾਂ ਪਰਿਵਾਰ ਨਾਲ
- ਹੋਟਲ ਜਾਂ ਏਅਰ ਬੀ ਐੱਨ ਬੀ ਵਿਚ
- ਕਿਸੇ ਸ਼ੈਲਟਰ ਵਿਚ
- ਕਿਸੇ ਸੇਫ ਹਾਊਸ ਵਿਚ

6. ਆਪਣੇ ਆਪ ਨੂੰ ਪੁੱਛਣ ਵਾਲੇ ਸਵਾਲ

- ਜਿੱਥੇ ਤੁਸੀਂ ਰਹੋਗੇ ਉਸ ਥਾਂ ਦਾ ਐਡਰੈਸ ਕੀ ਹੈ?
- ਤੁਸੀਂ ਇਨ੍ਹਾਂ ਲੋਕਾਂ ਨਾਲ ਕਿਵੇਂ ਸੰਪਰਕ ਕਰੋਗੇ/ਇਸ ਰਿਹਾਇਸ਼ ਤੱਕ ਕਿਵੇਂ ਪਹੁੰਚ ਕਰੋਗੇ?
- ਜੇ ਇਸ ਦਾ ਕੋਈ ਖਰਚਾ ਹੈ ਤਾਂ ਕੀ ਤੁਹਾਡੇ ਕੋਲ ਇਸ ਲਈ ਪੈਸੇ ਹਨ?
- ਤੁਸੀਂ ਉੱਥੇ ਕਿਵੇਂ ਜਾਉਗੇ?
- ਕੀ ਇਹ ਰਿਹਾਇਸ਼ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਸੁਰੱਖਿਅਤ ਅਤੇ ਢੁਕਵੀਂ ਹੈ?
- ਉਨ੍ਹਾਂ ਕੋਲ ਕਿਹੜੀਆਂ ਸਹੂਲਤਾਂ ਹਨ?
- ਉਹ ਕਿਹੜੀਆਂ ਚੀਜ਼ਾਂ ਪ੍ਰਦਾਨ ਕਰਦੇ ਹਨ?
- ਕੀ ਇਹ ਰਿਹਾਇਸ਼ ਸਦਾ ਪਹੁੰਚਯੋਗ ਹੈ?
- ਜੇ ਇਹ ਰਿਹਾਇਸ਼ ਪਹੁੰਚਯੋਗ ਨਾ ਹੋਵੇ ਤਾਂ ਮੇਰੀ ਬਦਲਵੀਂ ਪਲੈਨ ਕੀ ਹੈ?